


ਨਹਾਉਣ ਦੀ ਸੁਰੱਖਿਆ

ਇਕ ਛੋਟੇ ਬੱਚੇ ਨੂੰ ਡੁੱਬਣ ਲਈ ਕੁਝ
ਸੈਂਟੀਮੀਟਰ ਪਾਣੀ ਅਤੇ 20 ਸਕਿੰਟ
ਦਾ ਸਮਾਂ ਹੀ ਲੱਗਦਾ ਹੈ

ਬੱਚਿਆਂ 'ਤੇ ਹਮੇਸ਼ਾਂ ਨਜ਼ਰ ਰੱਖੋ ਅਤੇ ਨਵਾਉਂਦੇ ਸਮੇਂ
ਉਨ੍ਹਾਂ ਨੂੰ ਆਪਣੀ ਬਾਂਹ ਦੀ ਪਹੁੰਚ ਵਿੱਚ ਰੱਖੋ



ਵਧੇਰੇ ਜਾਣਕਾਰੀ ਵਾਸਤੇ, ਕਿਰਪਾ ਕਰਕੇ, ਵੇਖੋ kidsafevic.com.au



ਦੁਆਰਾ ਸਹਿਯੋਗ ਦਿੱਤਾ ਗਿਆ



ਨਹਾਉਣ ਦਾ ਸਮਾਂ ਸੁਰੱਖਿਆ ਜਾਂਚ ਸੂਚੀ:

ਠੰਢੇ ਪਾਣੀ ਨੂੰ ਪਹਿਲਾਂ ਚਲਾਉਣਾ
ਚਾਹੀਦਾ ਹੈ ਅਤੇ ਅਖੀਰ 'ਤੇ ਬੰਦ
ਕਰਨਾ ਚਾਹੀਦਾ ਹੈ



ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੂੰ
ਨਜ਼ਰਅੰਦਾਜ਼ ਕਰੋ ਅਤੇ ਜੇ ਤੁਹਾਨੂੰ ਉੱਥੋਂ
ਪਰ੍ਹੇ ਜਾਣ ਦੀ ਲੋੜ ਹੈ, ਤਾਂ ਬੱਚੇ ਨੂੰ ਆਪਣੇ
ਨਾਲ ਲੈ ਕੇ ਜਾਓ



ਉਨ੍ਹਾਂ ਚੀਜ਼ਾਂ ਨੂੰ ਨੇੜੇ ਰੱਖੋ
ਜਿਨ੍ਹਾਂ ਦੀ ਤੁਹਾਨੂੰ ਲੋੜ ਪੈ
ਸਕਦੀ ਹੈ




ਪਾਣੀ ਦੇ ਪੱਧਰ ਨੂੰ
ਘੱਟ ਰੱਖੋ



ਕਦੇ ਵੀ ਬੱਚੇ ਨੂੰ ਨਹਾਉਂਦੇ ਹੋਏ ਨੂੰ ਇਕੱਲਾ
ਨਾ ਛੱਡੋ - ਭਾਵੇਂ ਉਹ ਨਹਾਉਣ ਵਾਲੀ
ਸਹੂਲਤ ਦੀ ਵਰਤੋਂ ਕਰ ਰਿਹਾ ਹੋਵੇ - ਜਾਂ
ਕਿਸੇ ਵੱਡੇ ਬੱਚੇ ਦੀ ਦੇਖਭਾਲ ਵਿੱਚ ਹੋਵੇ



ਜਦੋਂ ਤੁਸੀਂ ਨਵਾ ਲੈਂਦੇ ਹੋ, ਤਾਂ ਸਾਰਾ
ਪਾਣੀ ਖਾਲੀ ਕਰੋ, ਪਲੱਗ ਨੂੰ ਕੱਢੋ ਅਤੇ
ਇਸ ਨੂੰ ਪਹੁੰਚ ਤੋਂ ਦੂਰ ਉੱਚੀ ਥਾਂ 'ਤੇ ਰੱਖੋ



ਪਾਣੀ ਦਾ ਤਾਪਮਾਨ
38°C ਤੋਂ ਵੱਧ ਨਹੀਂ
ਹੋਣਾ ਚਾਹੀਦਾ